

1 MOTION #2  
(ਨਿਵੇਦਨ #2)

2  
3  
4  
5 **Notice: You must complete this form in English.**  
6 (ਸੂਚਨਾ: ਤੁਹਾਨੂੰ ਇਹ ਫਾਰਮ ਅੰਗਰੇਜ਼ੀ ਵਿੱਚ ਭਰਣਾ ਹੋਵੇਗਾ।)

7  
8 IN THE SUPERIOR COURT OF THE STATE OF WASHINGTON  
IN AND FOR THE COUNTY OF \_\_\_\_\_

9 ( \_\_\_\_\_ ਦੀ ਕਾਊਂਟੀ ਵਿੱਚ ਅਤੇ ਦੇ ਲਈ WASHINGTON (ਵਾਸ਼ਿੰਗਟਨ) ਸਟੇਟ ਦੀ ਉੱਚ  
ਅਦਾਲਤ ਦੇ ਲਈ)

11 \_\_\_\_\_  
12 Plaintiff  
(ਦਾਅਵੇਦਾਰ)  
13 (landlord)  
(ਮਾਲਿਕ)

14 v.  
15 (ਬਨਾਮ)

16 \_\_\_\_\_  
17 Defendant(s)  
(ਪ੍ਰਤੀਵਾਦੀ (ਪ੍ਰਤੀਵਾਦੀਆਂ))  
18 (tenant)  
(ਕਿਰਾਏਦਾਰ)

Case No.: \_\_\_\_\_  
(ਕੇਸ ਨੰਬਰ:) \_\_\_\_\_

MOTION TO STAY ENFORCEMENT OF  
WRIT OF RESTITUTION AND FOR  
PAYMENT PLAN UNDER RCW  
59.18.410(3)  
(RCW 59.18.410(3) ਦੇ ਤਹਿਤ ਦੁਬਾਰਾ ਬਹਾਲੀ ਦੇ  
ਆਗਿਆ-ਪੱਤਰ ਨੂੰ ਲਾਗੂ ਕਰਨ 'ਤੇ ਰੋਕ ਲਗਾਉਣ  
ਅਤੇ ਭੁਗਤਾਨ ਯੋਜਨਾ ਦੇ ਲਈ ਨਿਵੇਦਨ )

19  
20  
21 Defendant moves the Court to stay the writ of restitution and order a payment  
22 plan under RCW 59.18.410(3):

1 (ਪ੍ਰਤੀਵਾਦੀ RCW 59.18.410(3) ਦੇ ਤਹਿਤ ਦੁਬਾਰਾ-ਬਹਾਲੀ ਦੇ ਆਗਿਆ-ਪੱਤਰ 'ਤੇ ਰੋਕ ਲਗਾਉਣ  
2 ਅਤੇ ਭੁਗਤਾਨ ਯੋਜਨਾ ਦਾ ਆਦੇਸ਼ ਦੇਣ ਦੇ ਲਈ ਅਦਾਲਤ ਜਾਂਦਾ ਹੈ:)

3  
4 I. Relief Requested

5 I. (ਰਾਹਤ ਦੇ ਲਈ ਨਿਵੇਦਨ ਕੀਤਾ ਗਿਆ ਹੈ)

6 I ask the Court to stay enforcement of the writ of restitution and allow me to  
7 continue living in my rental unit under the fair and just terms of the payment plan below  
8 because there is good cause based on the evidence below.

9 (ਮੈਂ ਅਦਾਲਤ ਨੂੰ ਦੁਬਾਰਾ-ਬਹਾਲੀ ਦੇ ਆਗਿਆ-ਪੱਤਰ ਨੂੰ ਲਾਗੂ ਹੋਣ ਤੋਂ ਰੋਕਣ ਅਤੇ ਮੈਨੂੰ ਨੀਚੇ ਦਿੱਤੀਆਂ ਹੋਈਆਂ  
10 ਭੁਗਤਾਨ ਯੋਜਨਾ ਦੀਆਂ ਨਿਰਪੱਖ ਅਤੇ ਉਚਿਤ ਸ਼ਰਤਾਂ ਦੇ ਅਨੁਸਾਰ ਮੈਨੂੰ ਮੇਰੇ ਕਿਰਾਏ ਦੀ ਸੰਪਤੀ ਵਿੱਚ ਰਹਿਣ ਦੇਣ ਦੀ  
11 ਮੰਗ ਕਰਦਾ ਹਾਂ ਕਿਉਂਕਿ ਨੀਚੇ ਦਿੱਤੇ ਗਏ ਸਬੂਤ ਦੇ ਅਧਾਰ 'ਤੇ ਅਜਿਹਾ ਕਰਨ ਦਾ ਇੱਕ ਵਧੀਆ ਕਾਰਨ ਹੈ।)

12 I also want the Court to (check all that apply):

13 (ਮੈਂ ਇਹ ਵੀ ਚਾਹੁੰਦਾ ਹਾਂ ਕਿ ਅਦਾਲਤ (ਲਾਗੂ ਹੋਣ ਵਾਲੇ ਸਾਰਿਆਂ ਵਿਕਲਪਾਂ 'ਤੇ ਸਹੀ ਦਾ ਨਿਸ਼ਾਨ ਲਗਾਏ):)

14  Order a fair and just payment plan according to these terms:

15  (ਇਹਨਾਂ ਸ਼ਰਤਾਂ ਦੇ ਅਨੁਸਾਰ ਇੱਕ ਨਿਰਪੱਖ ਅਤੇ ਉਚਿਤ ਯੋਜਨਾ ਦਾ ਆਦੇਸ਼ ਦੇਵੇ: )

16  Payment of total amount \_\_\_\_\_ . Consisting of

17  (ਕੁੱਲ ਰਕਮ ਦਾ ਭੁਗਤਾਨ) \_\_\_\_\_।( ਜਿਸ ਵਿੱਚ ਹੇਠ ਲਿਖੇ  
18 ਭੁਗਤਾਨ ਸ਼ਾਮਲ ਹਨ )

19  Rent due \_\_\_\_\_

20  (ਬਕਾਇਆ ਕਿਰਾਇਆ) \_\_\_\_\_

21  Court costs \_\_\_\_\_

22  (ਅਦਾਲਤ ਦੇ ਖਰਚੇ) \_\_\_\_\_

23  Late fee \_\_\_\_\_

1  
2  
3  
4  
5  
6  
7  
8  
9  
10  
11  
12  
13  
14  
15  
16  
17  
18  
19  
20  
21  
22  
23

(ਲੇਟ ਫੀਸ) \_\_\_\_\_

Attorneys' fees \_\_\_\_\_

(ਵਕੀਲ ਦੀ ਫੀਸ) \_\_\_\_\_

Payment due under a deposit installment plan \_\_\_\_\_

(ਡਿਪਜ਼ਿਟ ਕਿਸ਼ਤ ਯੋਜਨਾ ਦੇ ਅਧੀਨ ਬਕਾਇਆ ਭੁਗਤਾਨ) \_\_\_\_\_

Other \_\_\_\_\_

(ਹੋਰ) \_\_\_\_\_

Payment of total by date \_\_\_\_\_.

(ਇਸ ਮਿਤੀ ਤੱਕ ਕੁੱਲ ਰਕਮ ਦਾ ਭੁਗਤਾਨ) \_\_\_\_\_।

First payment of \_\_\_\_\_ due \_\_\_\_\_.

(ਪਹਿਲਾ ਭੁਗਤਾਨ \_\_\_\_\_ ਮਿਤੀ) \_\_\_\_\_।

2nd payment of \_\_\_\_\_ due \_\_\_\_\_.

(ਦੂਸਰਾ ਭੁਗਤਾਨ \_\_\_\_\_ ਮਿਤੀ) \_\_\_\_\_।

3rd payment of \_\_\_\_\_ due \_\_\_\_\_.

(ਤੀਸਰਾ ਭੁਗਤਾਨ \_\_\_\_\_ ਮਿਤੀ) \_\_\_\_\_।

4th payment of \_\_\_\_\_ due \_\_\_\_\_.

(ਚੌਥਾ ਭੁਗਤਾਨ \_\_\_\_\_ ਮਿਤੀ) \_\_\_\_\_।

Additional payments:

(ਹੋਰ ਭੁਗਤਾਨ:)

1  
2  
3  
4  
5  
6  
7  
8  
9  
10  
11  
12  
13  
14  
15  
16  
17  
18  
19  
20  
21  
22  
23

AND/OR

(ਅਤੇ/ਜਾਂ)

Stay enforcement of the writ of restitution as necessary (under RCW 59.18.410(3)(c)(iv)) to afford me an equal opportunity to comply with the terms of the payment plan by relying on an emergency rental assistance program. I am relying on an emergency rental assistance program provided by this government or nonprofit entity: \_\_\_\_\_

(ਦੁਬਾਰਾ-ਬਹਾਲੀ ਦੇ ਆਗਿਆ-ਪੱਤਰ ਨੂੰ ਲਾਗੂ ਹੋਣ ਤੋਂ ਰੋਕਣ ਦਾ ਆਦੇਸ਼ (RCW 59.18.410(3)(c)(iv) ਦੇ ਤਹਿਤ) ਜੋ ਕਿ ਇਸਲਈ ਜ਼ਰੂਰੀ ਹੈ ਕਿ ਤਾਂ ਜੋ ਮੈਨੂੰ ਇੱਕ emergency rental assistance program (ਅਪਾਤਕਾਲੀਨ ਕਿਰਾਇਆ ਸਹਾਇਤਾ ਪ੍ਰੋਗ੍ਰਾਮ) 'ਤੇ ਨਿਰਭਰ ਰਹਿ ਕੇ ਭੁਗਤਾਨ ਯੋਜਨਾ ਦੀਆਂ ਸ਼ਰਤਾਂ ਦਾ ਅਨੁਪਾਲਨ ਕਰਨ ਦਾ ਬਰਾਬਰ ਮੌਕਾ ਮਿਲ ਸਕੇ। ਮੈਂ ਇਸ ਸਰਕਾਰੀ ਜਾਂ ਗ਼ੈਰ-ਮੁਨਾਫ਼ੇ ਵਾਲੀ ਇਕਾਈ ਵੱਲੋਂ ਮੁਹੱਈਆ ਕਰਵਾਏ ਗਏ emergency rental assistance program (ਅਪਾਤਕਾਲੀਨ ਕਿਰਾਇਆ ਸਹਾਇਤਾ ਪ੍ਰੋਗ੍ਰਾਮ) 'ਤੇ ਨਿਰਭਰ ਕਰ ਰਿਹਾ ਹਾਂ:)

AND/OR

(ਅਤੇ/ਜਾਂ)

Find that I am low-income, limited resourced, or experiencing hardship (under RCW 59.18.410(3)(e)(i)) and am eligible for disbursement through the Landlord Mitigation Program established under RCW 43.31.605(1)(c).

1  (ਤੁਸੀਂ ਇਹ ਜਾਣ ਲਵੋ ਕਿ ਮੈਂ ਘੱਟ ਆਮਦਨੀ-ਵਰਗ ਵਿੱਚ ਆਉਂਦਾ ਹਾਂ, ਮੇਰੇ ਕੋਲ ਸੀਮਤ ਸਰੋਤ ਹਨ, ਜਾਂ ਮੈਂ  
2 ਮੁਸ਼ਕਲਾਂ ਦਾ ਸਾਮ੍ਹਣਾ ਕਰ ਰਿਹਾ ਹਾਂ (RCW 59.18.410(3)(e)(i) ਦੇ ਤਹਿਤ) ਅਤੇ ਮੈਂ RCW 43.31.605(1)(c) ਦੇ  
3 ਤਹਿਤ ਸਥਾਪਤ Landlord Mitigation Program (ਲੈਂਡਲੌਰਡ ਮਿਟੀਗੇਸ਼ਨ ਪ੍ਰੋਗਰਾਮ) ਦੇ ਰਾਹੀਂ ਫੰਡ ਪ੍ਰਾਪਤ ਕਰਨ  
4 ਦੇ ਲਈ ਪਾਤਰ ਹਾਂ।)

5  
6 II. Declaration

7 II. (ਘੋਸ਼ਣਾ)

8  
9 *(Check the factors that apply and write a description)*

10 *((ਲਾਗੂ ਹੋਣ ਵਾਲੇ ਕਾਰਕਾਂ 'ਤੇ ਸਹੀ ਦਾ ਨਿਸ਼ਾਨ ਲਗਾਓ ਅਤੇ ਇੱਕ ਵਿਵਰਨ ਲਿਖੋ))*

11  (i) Any non-payment or late payment of rent or failure to make a payment on a  
12 deposit installment plan was not willful or intentional because:

13  ((i) ਕਿਰਾਏ ਦਾ ਭੁਗਤਾਨ ਨਾ ਕਰਨਾ ਜਾਂ ਦੇਰੀ ਨਾਲ ਭੁਗਤਾਨ ਕਰਨਾ ਜਾਂ ਡਿਪਾਜ਼ਿਟ ਕਿਸ਼ਤ ਯੋਜਨਾ ਵਿੱਚ  
14 ਭੁਗਤਾਨ ਨਾ ਕਰ ਪਾਉਣਾ ਮੇਰੀ ਇੱਛਾ ਜਾਂ ਇਰਾਦਾ ਨਹੀਂ ਸੀ:)

15  
16  
17  (ii) Any non-payment or late payment of rent or failure to make a payment on a  
18 deposit installment plan was caused by exigent circumstances outside my control and  
19 not likely to recur, specifically:

20  ((ii) ਕਿਰਾਏ ਦਾ ਭੁਗਤਾਨ ਨਾ ਕਰਨਾ ਜਾਂ ਦੇਰੀ ਨਾਲ ਭੁਗਤਾਨ ਕਰਨਾ ਜਾਂ ਡਿਪਾਜ਼ਿਟ ਕਿਸ਼ਤ ਯੋਜਨਾ ਵਿੱਚ  
21 ਭੁਗਤਾਨ ਨਾ ਕਰਨਾ ਮੇਰੇ ਕਾਬੂ ਤੋਂ ਬਾਹਰ ਸਖਤ ਹਾਲਤਾਂ ਦਾ ਨਤੀਜਾ ਹੈ ਅਤੇ ਦੁਬਾਰਾ ਅਜਿਹਾ ਹੋਣ ਦੀ ਸੰਭਾਵਨਾ  
22 ਨਹੀਂ ਹੈ, ਖਾਸ ਤੌਰ 'ਤੇ:)

1  
2  
3  
4  
5  
6  
7  
8  
9  
10  
11  
12  
13  
14  
15  
16  
17  
18  
19  
20  
21  
22  
23

(iii) I am currently able to pay timely according to the payment plan because:

((iii) ਮੈਂ ਵਰਤਮਾਨ ਵਿੱਚ ਭੁਗਤਾਨ ਯੋਜਨਾ ਦੇ ਅਨੁਸਾਰ ਸਮੇਂ 'ਤੇ ਭੁਗਤਾਨ ਕਰ ਪਾ ਰਿਹਾ ਹਾਂ ਕਿਉਂਕਿ:)

(iv) I had a positive and timely payment history up until recently, specifically:

((i) ਹਾਲ ਹੀ ਦੇ ਇਲਾਵਾ ਮੇਰਾ ਭੁਗਤਾਨ ਇਤਿਹਾਸ ਸਕਾਰਾਤਮਕ ਅਤੇ ਸਮੇਂ 'ਤੇ ਰਿਹਾ ਹੈ, ਖਾਸ ਤੌਰ 'ਤੇ:)

(v) I am in substantial compliance with my rental agreement, specifically:

((v) ਮੈਂ ਮੇਰੇ ਕਿਰਾਏ ਦੇ ਸਮਝੌਤੇ ਦਾ ਕਾਫੀ ਮਾਤਰਾ ਵਿੱਚ ਅਨੁਸਰਣ ਕਰਦਾ ਹਾਂ, ਖਾਸ ਤੌਰ 'ਤੇ:)

(vi) An eviction would cause me great hardship because:

((v) ਮੈਨੂੰ ਕਾਫੀ ਮੁਸ਼ਕਲਾਂ ਆਉਣਗੀਆਂ ਜੇਕਰ ਮੈਨੂੰ ਇਹ ਸੰਪਤੀ ਛੱਡਣੀ ਪਈ ਕਿਉਂਕਿ:)

(vii) I have shown good conduct related to other notices served within the last 6 months, specifically:

((vii) ਮੈਂ ਪਿਛਲੇ 6 ਮਹੀਨਿਆਂ ਦੇ ਅੰਦਰ ਮੈਨੂੰ ਮਿਲੇ ਹੋਰਾਂ ਨੋਟਿਸਾਂ ਨਾਲ ਸੰਬੰਧਤ ਵਧੀਆ ਵਿਹਾਰ ਦਾ ਪ੍ਰਦਰਸ਼ਨ ਕੀਤਾ ਹੈ:)

1  
2  
3  
4  
5  
6  
7  
8  
9  
10  
11  
12  
13  
14  
15  
16  
17  
18  
19  
20  
21  
22  
23

\_\_\_\_\_ |  
\_\_\_\_\_ |

I am currently low-income, limited-resourced or experiencing hardship. Specifically:  
 (ਮੈਂ ਘੱਟ-ਆਮਦਨੀ ਵਰਗ ਵਿੱਚ ਆਉਂਦਾ ਹਾਂ, ਮੇਰੇ ਕੋਲ ਸੀਮਤ ਸਰੋਤ ਹਨ, ਜਾਂ ਮੈਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਿਹਾ ਹਾਂ। ਖਾਸ ਤੌਰ 'ਤੇ:)

\_\_\_\_\_ |  
\_\_\_\_\_ |

I am relying on an emergency rental assistance program provided by this government or nonprofit entity: \_\_\_\_\_.

(ਮੈਂ ਇਸ ਸਰਕਾਰੀ ਜਾਂ ਗ਼ੈਰ-ਮੁਨਾਫ਼ੇ ਵਾਲੀ ਇਕਾਈ ਵੱਲੋਂ ਮੁਹੱਈਆ ਕੀਤੇ ਗਏ emergency rental assistance program (ਅਪਾਤਕਾਲੀਨ ਕਿਰਾਇਆ ਸਹਾਇਤਾ ਪ੍ਰੋਗ੍ਰਾਮ) 'ਤੇ ਨਿਰਭਰ ਕਰ ਰਿਹਾ ਹਾਂ:)

I have attached an offer of proof of the emergency rental assistance from the government or nonprofit entity. (See attached document.)

(ਮੈਂ ਸਰਕਾਰੀ ਜਾਂ ਗ਼ੈਰ-ਮੁਨਾਫ਼ੇ ਵਾਲੀ ਇਕਾਈ ਤੋਂ ਅਪਾਤਕਾਲੀਨ ਕਿਰਾਇਆ ਸਹਾਇਤਾ ਦੇ ਸਬੂਤ ਦੀ ਪੇਸ਼ਕਸ਼ ਨੂੰ ਨੱਥੀ ਕੀਤਾ ਹੈ। (ਨੱਥੀ ਦਸਤਾਵੇਜ਼ ਨੂੰ ਦੇਖੋ।))

I declare under penalty of perjury of the laws of the state of Washington that the forgoing is true and correct.

(ਮੈਂ ਵਾਸ਼ਿੰਗਟਨ ਸਟੇਟ ਦੇ ਕਨੂੰਨਾਂ ਦੇ ਅਨੁਸਾਰ ਝੂਠੀ ਗਵਾਹੀ ਦੇਣ ਦੇ ਲਈ ਸਜ਼ਾ ਮਿਲਣ ਦੇ ਨਿਯਮ ਦੇ ਤਹਿਤ ਘੋਸ਼ਣਾ ਕਰਦਾ ਹਾਂ ਕਿ ਉੱਪਰਲਾ ਬਿਆਨ ਸੱਚ ਅਤੇ ਸਹੀ ਹੈ।)

Signed at (city and state): \_\_\_\_\_ Date: \_\_\_\_\_

(ਇਸ (ਸ਼ਹਿਰ ਅਤੇ ਸਟੇਟ) ਵਿੱਚ ਦਸਖਤ ਕੀਤੇ ਗਏ: \_\_\_\_\_ (ਮਿਤੀ:)

1  
2 **Defendant signs here**  
3 (ਪ੍ਰਤੀਵਾਦੀ ਦੇ ਦਸਖਤ)

**Print name**  
(ਵੱਡੇ ਅੱਖਰਾਂ ਵਿੱਚ ਨਾਮ)

4 III. Evidence Relied Upon

5 III. (ਧਿਆਨ ਵਿੱਚ ਲਿੱਤਾ ਗਿਆ ਸਬੂਤ)

6 This motion is based on Defendant's declaration above and the filings and pleadings in  
7 this case, including documents attached to this motion.

8 (ਇਹ ਨਿਵੇਦਨ ਉੱਪਰ ਦਿੱਤੇ ਪ੍ਰਤੀਵਾਦੀ ਦੇ ਕਥਨ ਅਤੇ ਇਸ ਕੇਸ ਵਿੱਚ ਜਮ੍ਹਾਂ ਕੀਤੇ ਗਏ ਦਸਤਾਵੇਜ਼ਾਂ ਅਤੇ ਅਦਾਲਤੀ  
9 ਬਹਿਸ ਦੇ ਸਮੇਤ ਇਸ ਨਿਵੇਦਨ ਪੱਤਰ ਵਿੱਚ ਨੱਥੀ ਦਸਤਾਵੇਜ਼ਾਂ 'ਤੇ ਨਿਰਭਰ ਹੈ।)

10  
11 IV. Argument

12 IV. (ਬਹਿਸ)

13 A. A tenant may move to stay the writ of restitution under RCW 59.18.410(3) at the  
14 show cause hearing or trial or at any time before execution of the writ.

15 A. (ਕੋਈ ਕਿਰਾਏਦਾਰ RCW 59.18.410(3) ਦੇ ਤਹਿਤ ਦੁਬਾਰਾ-ਬਹਾਲੀ ਦੇ ਆਗਿਆ-ਪੱਤਰ 'ਤੇ ਰੋਕ  
16 ਲਗਾਉਣ ਦੇ ਲਈ ਸੋ ਕੌਜ਼ ਸੁਣਵਾਈ ਜਾਂ ਮੁਕੱਦਮੇ ਜਾਂ ਆਗਿਆ-ਪੱਤਰ ਦੇ ਨਿਸ਼ਪਾਦਨ ਤੋਂ ਪਹਿਲਾਂ ਕਿਸੇ  
17 ਹੋਰ ਸਮੇਂ 'ਤੇ ਅਦਾਲਤ ਜਾ ਸਕਦਾ ਹੈ।)

18 Under RCW 59.18.410(3)(a), "the court, at the time of the show cause hearing or  
19 trial, or upon subsequent motion of the tenant but before the execution of the writ  
20 of restitution, may stay the writ of restitution upon good cause and on such terms that  
21 the court deems fair and just for both parties."

22 (RCW 59.18.410(3)(a) ਦੇ ਤਹਿਤ, "ਅਦਾਲਤ, ਸੋ ਕੌਜ਼ ਸੁਣਵਾਈ ਜਾਂ ਮੁਕੱਦਮੇ 'ਤੇ, ਕਿਰਾਏਦਾਰ ਦੇ  
23 ਨਿਵੇਦਨ ਤੋਂ ਬਾਅਦ ਪਰ ਪੁਨਰ: ਬਹਾਲੀ ਦੇ ਆਗਿਆ-ਪੱਤਰ ਦੇ ਨਿਸ਼ਪਾਦਨ ਤੋਂ ਪਹਿਲਾਂ, ਕਿਸੇ ਵਧੀਆ ਕਾਰਨ ਦੇ



1 ਕਰਕੇ ਅਤੇ ਅਜਿਹੀਆਂ ਸ਼ਰਤਾਂ ਦੇ ਅਧਾਰ 'ਤੇ ਪੁਨਰ: ਬਹਾਲੀ ਦੇ ਆਗਿਆ-ਪੱਤਰ 'ਤੇ ਰੋਕ ਲਗਾ ਸਕਦਾ ਹੈ, ਜਿਸ ਨੂੰ  
2 ਅਦਾਲਤ ਦੋਨਾਂ ਪੱਖਾਂ ਦੇ ਲਈ ਨਿਰਪੱਖ ਅਤੇ ਉਚਿਤ ਮੰਨੇ।)

3 Under RCW 59.18.410(3)(a), "the court shall consider evidence of the following  
4 factors" in making this decision: the tenant's willful or intentional default or intentional  
5 failure to pay rent; whether non-payment of the rent was caused by exigent  
6 circumstances that were beyond the tenant's control and that are not likely to recur; the  
7 tenant's ability to timely pay the judgment; the tenant's payment history; whether the  
8 tenant is otherwise in substantial compliance with the rental agreement; hardship on the  
9 tenant if evicted; and conduct related to other notices served within the last six months.

10 (RCW 59.18.410(3)(a) ਦੇ ਤਹਿਤ, "ਅਦਾਲਤ ਇਹ ਫੈਸਲਾ ਲੈਣ ਦੇ ਲਈ ਹੇਠਲੇ ਕਾਰਕਾਂ ਦੇ ਸਬੂਤ  
11 'ਤੇ ਵਿਚਾਰ ਕਰੇਗਾ": ਕਿਰਾਏਦਾਰ ਦਾ ਆਪਣੀ ਇੱਛਾ ਅਨੁਸਾਰ ਜਾਂ ਜਾਣ-ਬੁੱਝ ਕੇ ਭੁਗਤਾਨ ਨਾ ਕਰਨਾ ਜਾਂ ਕਿਰਾਏ ਦਾ  
12 ਜਾਣ-ਬੁੱਝ ਕੇ ਭੁਗਤਾਨ ਨਾ ਕਰਨਾ; ਕੀ ਕਿਰਾਏ ਦਾ ਭੁਗਤਾਨ ਨਾ ਕਰ ਪਾਉਣਾ ਕਿਰਾਏਦਾਰ ਦੇ ਕਾਬੂ ਤੋਂ ਬਾਹਰ ਸਖਤ  
13 ਹਾਲਤਾਂ ਦਾ ਨਤੀਜਾ ਹੈ ਅਤੇ ਅਜਿਹਾ ਦੁਬਾਰਾ ਹੋਣ ਦੀ ਸੰਭਾਵਨਾ ਨਹੀਂ ਹੈ; ਕਿਰਾਏਦਾਰ ਦੀ ਸਮੇਂ 'ਤੇ ਫੈਸਲਾ ਦੇ ਅਧੀਨ  
14 ਰਕਮ ਦਾ ਭੁਗਤਾਨ ਨਾ ਕਰ ਪਾਉਣ ਦੀ ਅਯੋਗਤਾ; ਕਿਰਾਏਦਾਰ ਦਾ ਕਿਰਾਇਆ ਇਤਿਹਾਸ; ਕਿ ਕੀ ਕਿਰਾਏਦਾਰ ਇਸ  
15 ਘਟਨਾ ਤੋਂ ਇਲਾਵਾ ਕਿਰਾਏ ਦੇ ਸਮਝੌਤੇ ਦਾ ਕਾਫੀ ਹੱਦ ਤੱਕ ਪਾਲਣ ਕਰਦਾ ਹੈ; ਕਿਰਾਏਦਾਰ ਨੂੰ ਸੰਪਤੀ ਤੋਂ ਬਾਹਰ ਕੱਢੇ  
16 ਜਾਣ 'ਤੇ ਉਸ 'ਤੇ ਆਉਣ ਵਾਲੀਆਂ ਮੁਸ਼ਕਲਾਂ; ਅਤੇ ਪਿਛਲੇ ਛੇ ਮਹੀਨਿਆਂ ਦੇ ਅੰਦਰ ਭੇਜੇ ਗਏ ਹੋਰਾਂ ਨੋਟਿਸਾਂ ਦੇ ਨਾਲ  
ਸੰਬੰਧਤ ਵਿਹਾਰ।)

17 Under RCW 59.18.410(3)(c)(iv), the court shall stay the writ as necessary to  
18 afford a tenant an equal opportunity to comply with the terms of a payment plan if a  
19 tenant is relying on an emergency rental program provided by a government or nonprofit  
20 entity and provides an offer of proof.

21 (RCW 59.18.410(3)(c)(iv) ਦੇ ਤਹਿਤ, ਅਦਾਲਤ ਜ਼ਰੂਰੀ ਹੋਣ 'ਤੇ ਆਗਿਆ-ਪੱਤਰ 'ਤੇ ਰੋਕ ਲਗਾ  
22 ਸਕਦੀ ਹੈ ਤਾਂ ਜੋ ਕਿਰਾਏਦਾਰ ਨੂੰ ਸਰਕਾਰੀ ਜਾਂ ਗ਼ੈਰ-ਮੁਨਾਫ਼ੇ ਵਾਲੀ ਇਕਾਈ ਵੱਲੋਂ ਪ੍ਰਦਾਨ ਕੀਤੇ ਜਾਣ ਵਾਲੇ  
23 ਅਪਾਤਕਾਲੀਨ ਕਿਰਾਇਆ ਪ੍ਰੋਗਰਾਮ 'ਤੇ ਨਿਰਭਰ ਰਹਿਣ 'ਤੇ ਅਤੇ ਸਬੂਤ ਦੀ ਪੇਸ਼ਕਸ਼ ਪ੍ਰਦਾਨ ਕਰਨ 'ਤੇ ਭੁਗਤਾਨ  
ਯੋਜਨਾ ਦੀਆਂ ਸ਼ਰਤਾਂ ਦਾ ਪਾਲਣ ਕਰਨ ਦਾ ਬਰਾਬਰ ਮੌਕਾ ਮਿਲ ਸਕੇ। )

1 Under recently amended RCW 59.18.283, a tenant may move to stay a writ of  
2 execution if a tenant defaulted in payment owed under a deposit installment plan.  
3 RCW 59.18.283 now includes the provision that “When, at the commencement of the  
4 tenancy, the landlord has provided an installmentpayment plan for nonrefundable fees  
5 or deposits for the security of the tenant's obligations and the tenant defaults in  
6 payment, the landlord may treat the defaultin payment as rent owing. Any rights the  
7 tenant and landlord have under this chapter with respect to rent owing equally apply  
8 under this subsection.” RCW 59.18.283 (3).

9 (ਹਾਲ ਹੀ ਵਿੱਚ ਸੰਸ਼ੋਧਿਤ RCW 59.18.283 ਦੇ ਤਹਿਤ ਕੋਈ ਕਿਰਾਏਦਾਰ ਆਗਿਆ-ਪੱਤਰ ਦੇ  
10 ਨਿਸ਼ਪਾਦਨ ‘ਤੇ ਰੋਕ ਲਗਾਉਣ ਦੇ ਲਈ ਅਦਾਲਤ ਜਾ ਸਕਦਾ ਹੈ, ਜੇਕਰ ਕਿਰਾਏਦਾਰ ਨੇ ਡਿਪਾਜ਼ਿਟ ਕਿਸ਼ਤ ਯੋਜਨਾ  
11 ਦੇ ਤਹਿਤ

12 ਭੁਗਤਾਨ ਨਾ ਕੀਤਾ ਹੋਵੇ। RCW 59.18.283 ਵਿੱਚ ਹੁਣ ਇੱਕ ਨਿਯਮ ਸ਼ਾਮਲ ਹੈ “ਜਦੋਂ ਕਿਰਾਏਦਾਰੀ ਦੀ  
13 ਸ਼ੁਰੂਆਤ ਵਿੱਚ, ਮਾਲਕ ਨੇ ਜੁੰਮੇਵਾਰੀਆਂ ਅਤੇ ਕਿਰਾਏਦਾਰ ਵੱਲੋਂ ਭੁਗਤਾਨਨਾ ਕੀਤੇ ਜਾਣ ਦੀ ਸਥਿਤੀ ਵਿੱਚ ਸੁਰੱਖਿਆ  
14 ਦੇ ਲਈ ਗ਼ੈਰ-ਰੀਫੰਡ ਕੀਤੀ ਜਾਣ ਯੋਗ ਫੀਸ ਜਾਂ ਡਿਪਾਜ਼ਿਟ ਦੇ ਲਈ ਕਿਸ਼ਤ ਭੁਗਤਾਨ ਯੋਜਨਾ ਪ੍ਰਦਾਨ ਕੀਤੀ ਹੋਵੇ,  
15 ਤਾਂ ਮਾਲਕ ਭੁਗਤਾਨ ਨਾ ਕੀਤੇ ਜਾਣ ਦੀ ਸਥਿਤੀ ਨੂੰਕਿਰਾਇਆ ਸਮਝ ਸਕਦਾ ਹੈ। ਕਿਰਾਏਦਾਰ ਅਤੇ ਮਾਲਕ ਦੇ ਲਈ  
16 ਬਕਾਇਆ ਰਹਿੰਦੇ ਕਿਰਾਏ ਦੇ ਸੰਦਰਭ ਵਿੱਚ ਕੋਈ ਵੀ ਬਰਾਬਰ ਅਧਿਕਾਰ ਇਸੇ ਸਹਿ-ਭਾਗ ਦੇ ਅਧੀਨ ਲਾਗੂ ਹਨ”।  
17 RCW 59.18.283 (3)।

18 Under RCW 59.18.410(3)(e)(i), the court shall issue a finding as to whether the  
19 tenant is low-income, limited resourced, or experiencing hardship to determine if the  
20 parties may be eligible for disbursement through the landlord mitigation program  
21 account established within RCW 43.31.605(1)(c).

22 (RCW 59.18.410(3)(e)(i) ਦੇ ਤਹਿਤ, ਅਦਾਲਤ ਇੱਕ ਜਾਂਚ ਆਦੇਸ਼ ਜਾਰੀ ਕਰੇਗੀ, ਇਹ ਜਾਣਨ ਦੇ  
23 ਲਈ ਕਿ ਕੀ ਕਿਰਾਏਦਾਰ ਦੀ ਆਮਦਨੀ ਘੱਟ ਹੈ, ਉਸਦੇ ਕੋਲ ਸੀਮਤ ਸਰੋਤ ਹਨ, ਜਾਂ ਉਹ ਮੁਸ਼ਕਲਾਂ ਦਾ ਸਾਮ੍ਹਣਾ ਕਰ

1 ਰਿਹਾ ਹੈ ਜਾਂ ਨਹੀਂ ਤਾਂ ਜੋ ਇਹ ਨਿਰਧਾਰਤ ਹੋ ਸਕੇ ਕਿ ਕੀ ਪੱਖ RCW 43.31.605(1)(c) ਦੇ ਅੰਤਰਗਤ  
2 ਸਥਾਪਤ landlord mitigation program (ਲੈਂਡਲੌਰਡ ਮਿਟੀਗੇਸ਼ਨ ਪ੍ਰੋਗ੍ਰਾਮ) ਦੇ ਰਾਹੀਂ ਫੰਡ ਪ੍ਰਾਪਤ ਕਰਨ ਦੇ ਲਈ  
3 ਪਾਤਰ ਹੈ ਜਾਂ ਨਹੀਂ।)

4 A recently added provision to RCW 43.31.605, provides that unpaid  
5 judgments resulting from the tenant's failure to comply with an  
6 installmentpayment agreement are also eligible for reimbursement from the  
7 landlord mitigation program. See RCW 43.31.605 (1)(c).

8 (RCW 43.31.605 ਵਿੱਚ ਹਾਲ ਹੀ ਵਿੱਚ ਸ਼ਾਮਲ ਕੀਤੇ ਨਿਯਮ ਦੇ ਅਨੁਸਾਰ, ਕਿਰਾਏਦਾਰ ਵੱਲੋਂ ਕਿਸਤ  
9 ਭੁਗਤਾਨ ਸਮਝੌਤੇ ਦਾ ਪਾਲਣ ਕਰਨ ਵਿੱਚ ਅਸਫਲਤਾ ਦੇ ਨਤੀਜੇ ਵਜੋਂ ਹੋਣ ਵਾਲੀ ਨਾ ਭੁਗਤਾਨ ਕੀਤੀਆਂ  
10 ਗਈਆਂ ਰਕਮਾਂ ਵੀ ਲੈਂਡਲੌਰਡ ਮਿਟੀਗੇਸ਼ਨ ਪ੍ਰੋਗ੍ਰਾਮ ਦੇ ਰਾਹੀਂ ਮਾਫ ਕੀਤੇ ਜਾਣ ਯੋਗ ਦੇ ਪਾਤਰ ਹਨ। RCW  
11 43.31.605 (1) ਨੂੰ ਦੇਖੋ।)

12 V. Conclusion

13 V. (ਨਤੀਜਾ)

14 For the reasons stated in this Motion, Defendant seeks an Order staying  
15 enforcement of the writ, restoring tenancy, and ordering a payment plan according to  
16 the terms above.

17 (ਇਸ ਨਿਵੇਦਨ ਵਿੱਚ ਦੱਸੇ ਗਏ ਕਾਰਨਾਂ ਦੇ ਲਈ, ਪ੍ਰਤੀਵਾਦੀ ਆਗਿਆ-ਪੱਤਰ ਨੂੰ ਲਾਗੂ ਹੋਣ 'ਤੇ ਰੋਕ  
18 ਲਗਾਉਣ, ਕਿਰਾਏਦਾਰੀ ਨੂੰ ਪੁਨਰ-ਬਹਾਲ ਕਰਨ, ਅਤੇ ਉੱਪਰਲੀਆਂ ਸ਼ਰਤਾਂ ਦੇ ਅਨੁਸਾਰ ਭੁਗਤਾਨ ਯੋਜਨਾ ਦੇ ਲਈ  
19 ਆਦੇਸ਼ ਦੇਣ ਦੀ ਮੰਗ ਕਰਦਾ ਹੈ।)

20 Signed at (city and state): \_\_\_\_\_ Date: \_\_\_\_\_

21 (ਇਸ (ਸ਼ਹਿਰ ਅਤੇ ਸਟੇਟ) ਵਿੱਚ ਦਸਖਤ ਕੀਤੇ ਗਏ: ) \_\_\_\_\_ (ਮਿਤੀ: ) \_\_\_\_\_

22  
23 **Defendant signs here**  
(ਪ੍ਰਤੀਵਾਦੀ ਦੇ ਦਸਖਤ)

MOTION TO STAY ENFORCEMENT OF WRIT OF  
RESTITUTION AND FOR PAYMENT PLAN UNDER  
RCW 59.18.410(3) – Page 11 of 11

**Print name**  
(ਵੱਡੇ ਅੱਖਰਾਂ ਵਿੱਚ ਨਾਮ)

((ਵਾਸ਼ਿੰਗਟਨ ਦੇ ਸੰਸ਼ੋਧਿਤ ਨਿਯਮ (Revised Code of  
Washington, RCW) 59.18.410(3) ਦੇ ਤਹਿਤ ਦੁਬਾਰਾ ਬਹਾਲੀ  
ਦੇ ਆਗਿਆ-ਪੱਤਰ ਨੂੰ ਲਾਗੂ ਕਰਨ 'ਤੇ ਰੋਕ ਲਗਾਉਣ ਅਤੇ  
ਭੁਗਤਾਨ ਯੋਜਨਾ ਦੇ ਲਈ ਨਿਵੇਦਨ - ਪੰਨਾ 11 /11)

1 ORDER #2 [Use this form if you asked for a plan to pay off the amount you owe within  
90 days of the writ]

2 (ਆਦੇਸ਼ #2 [ਜੇਕਰ ਤੁਸੀਂ ਇਸ ਆਗਿਆ-ਪੱਤਰ ਦੇ 90 ਦਿਨਾਂ ਦੇ ਅੰਦਰ ਤੁਹਾਡੇ ਵੱਲੋਂ ਭੁਗਤਾਨ ਕੀਤੀ ਜਾਣ ਵਾਲੀ  
3 ਰਕਮ ਦਾ ਭੁਗਤਾਨ ਕਰਨ ਦੇ ਲਈ ਇੱਕ ਯੋਜਨਾ ਦੀ ਮੰਗ ਕਰਦੇ ਹੋ ਤਾਂ ਇਸ ਫਾਰਮ ਦੀ ਵਰਤੋਂ ਕਰੋ])

4  
5  
6  
7 IN THE SUPERIOR COURT OF THE STATE OF WASHINGTON  
8 IN AND FOR THE COUNTY OF \_\_\_\_\_

9 (\_\_\_\_\_ ਦੀ ਕਾਊਂਟੀ ਵਿੱਚ ਅਤੇ ਦੇ ਲਈ WASHINGTON (ਵਾਸ਼ਿੰਗਟਨ) ਸਟੇਟ ਦੀ ਉੱਚ  
ਅਦਾਲਤ ਦੇ ਲਈ)

10  
11 Plaintiff  
(ਦਾਅਵੇਦਾਰ)  
12 (landlord)  
(ਮਾਲਿਕ)

13 v.  
14 (ਬਨਾਮ)

15 Defendant(s)  
16 (tenant)  
(ਪ੍ਰਤੀਵਾਦੀ (ਪ੍ਰਤੀਵਾਦੀਆਂ))  
17 ((ਕਿਰਾਏਦਾਰ))

Case No.: \_\_\_\_\_  
(ਕੇਸ ਨੰਬਰ:)

[PROPOSED] ORDER STAYING  
ENFORCEMENT OF WRIT OF  
RESTITUTION AND ESTABLISHING  
PAYMENT PLAN UNDER 59.18.410(3)  
FOR CONTINUATION OF TENANCY  
([ਪ੍ਰਸਤਾਵਤ] ਕਿਰਾਏਦਾਰੀ ਨੂੰ ਜਾਰੀ ਰੱਖਣ ਦੇ ਲਈ  
59.18.410(3) ਦੇ ਤਹਿਤ ਪੁਨਰ-ਬਹਾਲੀ ਦੇ  
ਆਗਿਆ-ਪੱਤਰ ਨੂੰ ਲਾਗੂ ਕਰਨ 'ਤੇ ਰੋਕ ਲਗਾਉਣ  
ਅਤੇ ਭੁਗਤਾਨ ਯੋਜਨਾ ਸਥਾਪਤ ਕਰਨ ਦੇ ਲਈ  
ਆਦੇਸ਼)

18  
19 Defendant(s) \_\_\_\_\_ has moved this Court for an

20  
21 order under RCW 59.18.402(3) staying a writ of restitution upon a showing of good  
22 cause and on such terms that this court deems fair and just for both parties.

1 (ਪ੍ਰਤੀਵਾਦੀ \_\_\_\_\_ ਵਧੀਆ ਕਾਰਨ ਦਿਖਾਉਣ 'ਤੇ ਅਤੇ ਅਜਿਹੀਆਂ  
2 ਸ਼ਰਤਾਂ ਦੇ ਅਧਾਰ 'ਤੇ, ਜਿੰਨ੍ਹਾਂ ਨੂੰ ਅਦਾਲਤ ਦੋਨਾਂ ਪੱਖਾਂ ਦੇ ਲਈ ਨਿਰਪੱਖ ਅਤੇ ਉਚਿਤ ਮੰਨੇ, ਪੁਨਰ-ਬਹਾਲੀ ਦੇ ਆਗਿਆ-  
3 ਪੱਤਰ 'ਤੇ ਰੋਕ ਲਗਾਉਣ ਦੇ ਲਈ RCW 59.18.402(3) ਦੇ ਤਹਿਤ ਆਦੇਸ਼ ਦੀ ਮੰਗ ਦੇ ਲਈ ਇਸ ਅਦਾਲਤ ਦੇ  
4 ਕੋਲ ਆਏ ਹਨ।)

5 Additionally, Defendant(s)  has/have  has/have not moved this court to Stay  
6 enforcement of the writ of restitution as necessary (under RCW 59.18.410(3)(c)(iv)) to  
7 afford them an equal opportunity to comply with the terms of the payment plan by relying  
8 on an emergency rental assistance program.

9 ਇਸਦੇ ਇਲਾਵਾ, ਪ੍ਰਤੀਵਾਦੀ ਪੁਨਰ-ਬਹਾਲੀ ਦੇ ਆਗਿਆ-ਪੱਤਰ ਨੂੰ ਲਾਗੂ ਹੋਣ 'ਤੇ ਰੋਕ ਲਗਾਉਣ ਦੇ ਲਈ  
10 (RCW 59.18.410(3)(c)(iv) ਦੇ ਤਹਿਤ) ਜੋ ਕਿ ਇਸਲਈ ਜ਼ਰੂਰੀ ਹੈ ਤਾਂ ਜੋ ਉਹਨਾਂ ਨੂੰ ਇੱਕ emergency  
11 rental assistance program (ਅਪਾਤਕਾਲੀਨ ਕਿਰਾਇਆ ਸਹਾਇਤਾ ਪ੍ਰੋਗਰਾਮ) 'ਤੇ ਨਿਰਭਰ ਰਹਿ ਕੇ ਭੁਗਤਾਨ  
12 ਯੋਜਨਾ ਦੀਆਂ ਸ਼ਰਤਾਂ ਦਾ ਅਨੁਪਾਲਨ ਕਰਨ ਦਾ ਬਰਾਬਰ ਮੌਕਾ ਮਿਲ ਸਕੇ, ਇਸ ਅਦਾਲਤ ਦੇ ਕੋਲ  ਆਏ ਹਨ  
 ਨਹੀਂ ਆਏ ਹਨ।)

13 Defendant(s)  has/have  has/have not proven they are relying on an  
14 emergency rental assistance program provided by this government or nonprofit entity:

15 \_\_\_\_\_  
16 (ਪ੍ਰਤੀਵਾਦੀ ਨੇ  ਪ੍ਰਮਾਣਿਤ ਕੀਤਾ ਹੈ have  ਪ੍ਰਮਾਣਿਤ ਨਹੀਂ ਕੀਤਾ ਹੈ ਕਿ ਉਹ ਇਸ ਸਰਕਾਰੀ ਜਾਂ  
17 ਗ਼ੈਰ-ਮੁਨਾਫ਼ੇ ਵਾਲੀ ਇਕਾਈ ਵੱਲੋਂ ਮੁਹੱਈਆ ਕੀਤੇ ਗਏ emergency rental assistance program  
18 (ਅਪਾਤਕਾਲੀਨ ਕਿਰਾਇਆ ਸਹਾਇਤਾ ਪ੍ਰੋਗਰਾਮ) 'ਤੇ ਨਿਰਭਰ ਕਰ ਰਹੇ ਹਨ: )

19 \_\_\_\_\_  
20 After making the findings above and after consideration of the evidence of the  
21 factors stated in RCW 59.18.410(3)(a), the Court finds that the tenant has shown good  
22 cause to stay the writ upon the fair and just terms below.

23 (ਉੱਪਰ ਦੱਸੇ ਗਏ ਜਾਂਚਾਂ ਦੇ ਨਤੀਜੇ ਪ੍ਰਾਪਤ ਕਰਕੇ ਅਤੇ RCW 59.18.410(3)(a) ਵਿੱਚ ਦੱਸੇ ਗਏ ਕਾਰਕਾਂ  
ਦੇ ਸਬੂਤ 'ਤੇ ਵਿਚਾਰ ਕਰਨ ਤੋਂ ਬਾਅਦ, ਅਦਾਲਤ ਨੇ ਇਹ ਪਾਇਆ ਹੈ ਕਿ ਕਿਰਾਏਦਾਰ ਨੇ ਨੀਚੇ ਦਿੱਤੀਆਂ ਗਈਆਂ

1 ਨਿਰਪੱਖ ਅਤੇ ਉਚਿਤ ਸ਼ਰਤਾਂ ਦੇ ਅਧਾਰ 'ਤੇ ਆਗਿਆ-ਪੱਤਰ 'ਤੇ ਰੋਕ ਲਗਾਉਣ ਦੇ ਲਈ ਇੱਕ ਉਚਿਤ ਕਾਰਨ ਦੱਸਿਆ  
2 ਹੈ।)

3 It is now therefore ORDERED that:

4 (ਇਸਲਈ ਹੁਣ ਇਹ ਆਦੇਸ਼ ਦਿੱਤਾ ਜਾਂਦਾ ਹੈ ਕਿ:)

5 1.  Defendant(s) shall pay a total amount of \_\_\_\_\_.

6 Consisting of

7 1.  (ਪ੍ਰਤੀਵਾਦੀ \_\_\_\_\_ ਦੇ ਕੁੱਲ ਭੁਗਤਾਨ ਦੀ ਅਦਾਇਗੀ ਕਰੇਗਾ  
8 (ਕਰਣਗੇ)। ਜਿਸ ਵਿੱਚ ਹੇਠ ਲਿਖੇ ਖਰਚੇ ਸ਼ਾਮਲ ਹਨ )

9  Rent due \_\_\_\_\_

10  (ਬਾਕੀ ਰਹਿੰਦਾ ਕਿਰਾਇਆ) \_\_\_\_\_

11  Court costs \_\_\_\_\_

12  (ਅਦਾਲਤ ਦੇ ਖਰਚੇ) \_\_\_\_\_

13  Late fee \_\_\_\_\_

14  (ਲੇਟ ਫੀਸ) \_\_\_\_\_

15  Attorneys' fees \_\_\_\_\_

16  (ਵਕੀਲ ਦੀ ਫੀਸ) \_\_\_\_\_

17  Payment due under a deposit installment plan \_\_\_\_\_

18  (ਡਿਪਾਜ਼ਿਟ ਕਿਸ਼ਤ ਯੋਜਨਾ ਦੇ ਤਹਿਤ ਬਾਕੀ ਰਹਿੰਦਾ ਭੁਗਤਾਨ) \_\_\_\_\_

19  Other \_\_\_\_\_

20  (ਹੋਰ) \_\_\_\_\_

21  Defendant(s) shall pay the total within 90 days of this order, by

22 (date) \_\_\_\_\_.

1  (ਪ੍ਰਤੀਵਾਦੀ ਮਿਤੀ \_\_\_\_\_ ਤੱਕ ਇਸ ਆਦੇਸ਼ ਦੇ 90 ਦਿਨਾਂ ਦੇ  
2 ਅੰਦਰ ਕੁੱਲ ਰਕਮ ਦਾ ਭੁਗਤਾਨ ਕਰੇਗਾ (ਕਰਣਗੇ)।

3  First payment of \_\_\_\_\_ due \_\_\_\_\_.

4  (ਪਹਿਲਾ ਭੁਗਤਾਨ \_\_\_\_\_ ਮਿਤੀ) \_\_\_\_\_।

5 [if this order is entered before the 15<sup>th</sup> of the month, the first payment must be for one  
6 month's rent, and must be paid within five court days of the entry of this order. RCW  
7 59.18.410(3). If after the 15<sup>th</sup> of the month, then the following month's rental payment  
8 may be included in the total amount.]

9 ((ਜੇਕਰ ਇਹ ਆਦੇਸ਼ ਇਸ ਮਹੀਨੇ ਦੀ 15 ਤਰੀਖ ਤੋਂ ਪਹਿਲਾਂ ਦਰਜ ਕੀਤਾ ਗਿਆ ਹੈ, ਤਾਂ ਪਹਿਲਾ ਭੁਗਤਾਨ ਜ਼ਰੂਰੀ  
10 ਤੌਰ 'ਤੇ ਇੱਕ ਮਹੀਨੇ ਦੇ ਕਿਰਾਏ ਦੇ ਲਈ ਹੋਣਾ ਚਾਹੀਦਾ ਹੈ, ਅਤੇ ਇਹ ਆਦੇਸ਼ ਦਿੱਤੇ ਜਾਣ ਦੇ ਪੰਜ ਅਦਾਲਤੀ ਦਿਨਾਂ ਦੇ  
11 ਅੰਦਰ ਇਸ ਦਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ। RCW 59.18.410(3)। ਜੇਕਰ ਆਦੇਸ਼ ਇਸ ਮਹੀਨੇ ਦੀ 15  
12 ਤਰੀਖ ਤੋਂ ਬਾਅਦ ਦਿੱਤਾ ਗਿਆ ਹੋਵੇ, ਤਾਂ ਅਗਲੇ ਮਹੀਨੇ ਦੇ ਕਿਰਾਏ ਦੇ ਭੁਗਤਾਨ ਨੂੰ ਕੁੱਲ ਰਕਮ ਵਿੱਚ ਸ਼ਾਮਲ ਕੀਤਾ  
13 ਜਾ ਸਕਦਾ ਹੈ।))

13  2nd payment of \_\_\_\_\_ due \_\_\_\_\_.

14  (ਦੂਸਰਾ ਭੁਗਤਾਨ \_\_\_\_\_ ਮਿਤੀ) \_\_\_\_\_।

15  3rd payment of \_\_\_\_\_ due \_\_\_\_\_.

16  (ਤੀਸਰਾ ਭੁਗਤਾਨ \_\_\_\_\_ ਮਿਤੀ) \_\_\_\_\_।

17  4th payment of \_\_\_\_\_ due \_\_\_\_\_.

18  (ਚੌਥਾ ਭੁਗਤਾਨ \_\_\_\_\_ ਮਿਤੀ) \_\_\_\_\_।

19  Additional payments/requirements:

20  (ਵਾਧੂ ਭੁਗਤਾਨ/ਲੋੜਾਂ:)

21 \_\_\_\_\_  
22 \_\_\_\_\_  
23 \_\_\_\_\_

1 2. Defendant(s) \_\_\_\_\_ are hereby reinstated to the tenancy at  
2 the address: \_\_\_\_\_.

3 2. (ਇਸ ਦਸਤਾਵੇਜ਼ ਦੇ ਰਾਹੀਂ ਪ੍ਰਤੀਵਾਦੀ \_\_\_\_\_ ਨੂੰ ਪਤੇ:) \_\_\_\_\_  
4 'ਤੇ ਸਥਿਤ ਸੰਪਤੀ  
5 ਦੀ ਕਿਰਾਏਦਾਰੀ ਦੀ ਪੁਨਰ-ਬਹਾਲੀ ਕੀਤੀ ਜਾਂਦੀ ਹੈ।)

6 3. Any Writ of Restitution previously ordered in this action is hereby stayed. Either  
7 Plaintiff(s) or Defendant(s) may deliver an uncertified copy of this Order to the Sheriff  
8 for purposes of stopping the enforcement of any Writ of Restitution.

9 3. (ਇਸ ਕਾਰਵਾਈ ਵਿੱਚ ਪਹਿਲਾਂ ਆਦੇਸ਼ ਦਿੱਤੇ ਗਏ ਪੁਨਰ-ਬਹਾਲੀ ਦੇ ਕਿਸੇ ਆਗਿਆ-ਪੱਤਰ ਨੂੰ ਇਸ  
10 ਦਸਤਾਵੇਜ਼ ਦੇ ਰਾਹੀਂ ਰੱਦ ਕੀਤਾ ਜਾਂਦਾ ਹੈ। ਦਾਅਵੇਦਾਰ ਜਾਂ ਪ੍ਰਤੀਵਾਦੀ ਕਿਸੇ ਪੁਨਰ-ਬਹਾਲੀ ਦੇ ਆਗਿਆ-ਪੱਤਰ ਨੂੰ  
11 ਲਾਗੂ ਕਰਨ ਨੂੰ ਰੋਕਣ ਦੇ ਉਦੇਸ਼ਾਂ ਦੇ ਨਾਲ ਸ਼ੈਰਿਫ ਨੂੰ ਇਸ ਆਦੇਸ਼ ਦੀ ਗ਼ੈਰ-ਪ੍ਰਮਾਣਿਤ ਪ੍ਰਤੀ ਡਿਲੀਵਰ ਕਰ ਸਕਦੇ  
12 ਹਨ।)

13 DATED: \_\_\_\_\_ JUDGE/COURT COMMISSIONER

14 (ਮਿਤੀ:) \_\_\_\_\_  
15 (ਜੱਜ/ਅਦਾਲਤ ਦੇ ਕਮਿਸ਼ਨਰ)

16 PRESENTED BY: APPROVED BY:  
17 (ਵੱਲੋਂ ਪ੍ਰਸਤੁਤ ਕੀਤੀ:) (ਵੱਲੋਂ ਸਵੀਕ੍ਰਿਤ:)

18 \_\_\_\_\_  
19 Defendant(s)  
20 (ਪ੍ਰਤੀਵਾਦੀ (ਪ੍ਰਤੀਵਾਦੀਆਂ))



1 ORDER #3 [Use this form if you are asking the court to find you eligible for assistance  
to pay off your judgment and reinstate your tenancy.]

2 (ਆਦੇਸ਼ #3 [ਜੇਕਰ ਤੁਸੀਂ ਇਸ ਬਾਰੇ ਜਾਂਚ ਕਰਵਾਉਣ ਦੇ ਲਈ ਅਦਾਲਤ ਦੇ ਕੋਲ ਆਏ ਹੋ ਕਿ ਕੀ ਤੁਸੀਂ ਆਪਣੇ  
3 ਭੁਗਤਾਨ ਦੀ ਅਦਾਇਗੀ ਕਰਨ ਅਤੇ ਆਪਣੀ ਕਿਰਾਏਦਾਰੀ ਦੀ ਪੁਨਰ-ਬਹਾਲੀ ਕਰਨ ਦੇ ਲਈ ਪਾਤਰ ਹੋ ਜਾਂ ਨਹੀਂ,  
4 ਤਾਂ ਇਸ ਫਾਰਮ ਦੀ ਵਰਤੋਂ ਕਰੋ])

5  
6  
7 IN THE SUPERIOR COURT OF THE STATE OF WASHINGTON  
8 IN AND FOR THE COUNTY OF \_\_\_\_\_

9 (\_\_\_\_\_ ਦੀ ਕਾਊਂਟੀ ਵਿੱਚ ਅਤੇ ਦੇ ਲਈ WASHINGTON (ਵਾਸ਼ਿੰਗਟਨ) ਸਟੇਟ ਦੀ ਉੱਚ  
ਅਦਾਲਤ ਦੇ ਲਈ)

10 \_\_\_\_\_  
11 Plaintiff  
(ਦਾਅਵੇਦਾਰ)  
12 (landlord)  
(ਮਾਲਿਕ)

13 v.  
14 (ਬਨਾਮ)

15 \_\_\_\_\_  
16 Defendant(s)  
(ਪ੍ਰਤੀਵਾਦੀ (ਪ੍ਰਤੀਵਾਦੀਆਂ) )  
17 (tenant)  
(ਕਿਰਾਏਦਾਰ)

Case No.: \_\_\_\_\_  
(ਕੇਸ ਨੰਬਰ: ) \_\_\_\_\_

[PROPOSED] ORDER STAYING  
ENFORCEMENT OF WRIT OF  
RESTITUTION AND ESTABLISHING  
ELIGIBILITY FOR TENANCY  
PRESERVATION PROGRAM UNDER  
59.18.410(3)

([ਪ੍ਰਸਤਾਵਤ] ਪੁਨਰ-ਬਹਾਲੀ ਦੇ ਆਗਿਆ-ਪੱਤਰ 'ਤੇ  
ਰੋਕ ਲਗਾਉਣ ਅਤੇ ਕਿਰਾਏਦਾਰੀ ਦੇ ਲਈ ਪਾਤਰਤਾ  
ਸਥਾਪਤ ਕਰਨ ਵਾਲਾ ਆਦੇਸ਼  
59.18.410(3) ਦੇ ਤਹਿਤ ਸੰਭਾਲ ਪ੍ਰੋਗ੍ਰਾਮ)

18  
19 Defendant(s) \_\_\_\_\_ has moved this Court for an order

20  
21 under RCW 59.18.402(3) staying a writ of restitution upon a showing of good cause  
22 and on such terms that this court deems fair and just for both parties.

1 (ਪ੍ਰਤੀਵਾਦੀ \_\_\_\_\_ ਵਧੀਆ ਕਾਰਨ ਦਿਖਾਉਣ 'ਤੇ ਅਤੇ ਅਜਿਹੀਆਂ  
2 ਸ਼ਰਤਾਂ ਦੇ ਅਧਾਰ 'ਤੇ, ਜਿੰਨ੍ਹਾਂ ਨੂੰ ਅਦਾਲਤ ਦੋਨਾਂ ਪੱਖਾਂ ਦੇ ਲਈ ਨਿਰਪੱਖ ਅਤੇ ਉਚਿਤ ਮੰਨੇ, ਪੁਨਰ-ਬਹਾਲੀ ਦੇ  
3 ਆਗਿਆ-ਪੱਤਰ 'ਤੇ ਰੋਕ ਲਗਾਉਣ ਦੇ ਲਈ RCW 59.18.402(3) ਦੇ ਤਹਿਤ ਆਦੇਸ਼ ਦੀ ਮੰਗ ਦੇ ਲਈ ਇਸ  
4 ਅਦਾਲਤ ਦੇ ਕੋਲ ਆਏ ਹਨ।)

5 Additionally, Defendant(s)  has/have  has/have not moved this court to  
6 Stay enforcement of the writ of restitution as necessary (under RCW  
7 59.18.410(3)(c)(iv)) to afford them an equal opportunity to comply with the terms of the  
8 payment plan by relying on an emergency rental assistance program.

9 (ਇਸਦੇ ਇਲਾਵਾ, ਪ੍ਰਤੀਵਾਦੀ ਪੁਨਰ-ਬਹਾਲੀ ਦੇ ਆਗਿਆ-ਪੱਤਰ ਨੂੰ ਲਾਗੂ ਹੋਣ 'ਤੇ ਰੋਕ ਲਗਾਉਣ ਦੇ ਲਈ  
10 (RCW 59.18.410(3)(c)(iv) ਦੇ ਤਹਿਤ) ਜੇ ਕਿ ਇਸਲਈ ਜ਼ਰੂਰੀ ਹੈ ਤਾਂ ਜੋ ਉਹਨਾਂ ਨੂੰ ਇੱਕ emergency  
11 rental assistance program (ਅਪਾਤਕਾਲੀਨ ਕਿਰਾਇਆ ਸਹਾਇਤਾ ਪ੍ਰੋਗਰਾਮ) 'ਤੇ ਨਿਰਭਰ ਰਹਿ ਕੇ  
12 ਭੁਗਤਾਨ ਯੋਜਨਾ ਦੀਆਂ ਸ਼ਰਤਾਂ ਦਾ ਅਨੁਪਾਲਨ ਕਰਨ ਦਾ ਬਰਾਬਰ ਮੌਕਾ ਮਿਲ ਸਕੇ, ਇਸ ਅਦਾਲਤ ਦੇ ਕੋਲ   
ਆਏ ਹਨ  ਨਹੀਂ ਆਏ ਹਨ।)

13 Defendant(s)  has/have  has/have not proven they are relying on an  
14 emergency rental assistance program provided by this government or nonprofit entity:

15 \_\_\_\_\_  
16 (ਪ੍ਰਤੀਵਾਦੀ ਨੇ  ਪ੍ਰਮਾਣਿਤ ਕੀਤਾ ਹੈ  ਪ੍ਰਮਾਣਿਤ ਨਹੀਂ ਕੀਤਾ ਹੈ ਕਿ ਉਹ ਇਸ ਸਰਕਾਰੀ ਜਾਂ ਗ਼ੈਰ-  
17 ਮੁਨਾਫ਼ੇ ਵਾਲੀ ਇਕਾਈ ਵੱਲੋਂ ਮੁਹੱਈਆ ਕੀਤੇ ਗਏ emergency rental assistance program  
18 (ਅਪਾਤਕਾਲੀਨ ਕਿਰਾਇਆ ਸਹਾਇਤਾ ਪ੍ਰੋਗਰਾਮ) 'ਤੇ ਨਿਰਭਰ ਕਰ ਰਹੇ ਹਨ:)

19 \_\_\_\_\_  
20 Finally, Defendant(s) have moved this court to find that they are low-income,  
21 limited resourced, or experiencing hardship (under RCW 59.18.410(3)(e)(i)) and are  
22 eligible for disbursement through the Landlord Mitigation Program established under  
23 RCW 43.31.605(1)(c) to satisfy the judgment owed to Plaintiff and reinstate the  
tenancy.

1 (ਅੰਤ ਵਿੱਚ ਪ੍ਰਤੀਵਾਦੀ ਇਹ ਜਾਂਚ ਕਰਵਾਉਣ ਦੇ ਲਈ ਅਦਾਲਤ ਆਏ ਹਨ ਕਿ ਉਹਨਾਂ ਦੀ ਆਮਦਨੀ ਘੱਟ  
2 ਹੈ, ਉਹਨਾਂ ਦੇ ਕੋਲ ਸੀਮਤ ਸਰੋਤ ਹਨ, ਜਾਂ ਉਹ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ (RCW  
3 59.18.410(3)(e)(i) ਦੇ ਤਹਿਤ) ਅਤੇ ਦਾਅਵੇਦਾਰ ਨੂੰ ਦਿੱਤੇ ਜਾਣ ਵਾਲੇ ਭੁਗਤਾਨ ਦੀ ਅਦਾਇਗੀ ਕਰਨ ਅਤੇ  
4 ਕਿਰਾਏਦਾਰੀ ਦੀ ਪੁਨਰ-ਬਹਾਲੀ ਕਰਵਾਉਣ ਦੇ ਲਈ RCW 43.31.605(1)(c) ਦੇ ਤਹਿਤ ਸਥਾਪਤ Landlord  
5 Mitigation Program (ਲੈਂਡਲੌਰਡ ਮਿਟੀਗੇਸ਼ਨ ਪ੍ਰੋਗ੍ਰਾਮ) ਦੇ ਰਾਹੀਂ ਫੰਡ ਪ੍ਰਾਪਤ ਕਰਨ ਦੇ ਲਈ ਪਾਤਰ ਹਨ।)

6 The Court finds that the Defendant(s)  is/are  is not/are not low-income,  
7 limited resourced, or experiencing hardship (under RCW 59.18.410(3)(e)(i)) and   
8 is/are  is not/are not eligible for disbursement through the Landlord Mitigation  
9 Program established under RCW 43.31.605(1)(c).

10 (ਅਦਾਲਤ ਨੂੰ ਇਹ ਪਤਾ ਚੱਲਿਆ ਹੈ ਕਿ ਪ੍ਰਤੀਵਾਦੀ ਦੀ ਘੱਟ ਆਮਦਨੀ, ਉਹਨਾਂ ਦੇ ਕੋਲ ਘੱਟ ਸਰੋਤ, ਜਾਂ  
11 ਉਹ ਮੁਸ਼ਕਲਾਂ ਦਾ ਸਾਮ੍ਹਣਾ  ਕਰ ਰਹੇ ਹਨ  ਨਹੀਂ ਕਰ ਰਹੇ ਹਨ (RCW 59.18.410(3)(e)(i) ਦੇ ਤਹਿਤ)  
12 ਅਤੇ ਉਹ RCW 43.31.605(1)(c) ਦੇ ਤਹਿਤ ਸਥਾਪਤ Landlord Mitigation Program (ਲੈਂਡਲੌਰਡ  
13 ਮਿਟੀਗੇਸ਼ਨ ਪ੍ਰੋਗ੍ਰਾਮ) ਦੇ ਰਾਹੀਂ ਫੰਡ ਪ੍ਰਾਪਤ ਕਰਨ ਦੇ  ਪਾਤਰ ਹਨ  ਨਹੀਂ ਹਨ।)

14 IT IS HEREBY ORDERED that:

15 (ਇਸ ਦਸਤਾਵੇਜ਼ ਦੇ ਰਾਹੀਂ ਇਹ ਆਦੇਸ਼ ਦਿੱਤਾ ਜਾਂਦਾ ਹੈ:)

16 1. Enforcement of the Plaintiff's Judgment entered on \_\_\_\_\_ is  
17 stayed pending satisfaction of the Judgment by the Department of Commerce's  
18 TPP;

19 1. (\_\_\_\_\_ ਨੂੰ ਦਾਅਵੇਦਾਰ ਦੇ ਫੈਸਲੇ ਨੂੰ ਲਾਗੂ ਕਰਨ ਦੀ ਪ੍ਰਕਿਰਿਆ 'ਤੇ ਵਟਜ  
20 ਵਿਭਾਗ ਦੇ TPP ਵੱਲੋਂ ਫੈਸਲੇ ਦੇ ਸਵੀਕਾਰ ਕੀਤੇ ਜਾਣ ਦੇ ਇੰਤਜ਼ਾਰ ਵਿੱਚ ਰੋਕ ਲਗਾਈ ਹੋਈ ਹੈ;)

21 2. The Order for Writ of Restitution issued on \_\_\_\_\_ in favor of the  
22 Plaintiff is hereby STAYED; Plaintiff or Defendant may present an uncertified  
23 copy of this Order to the Sheriff to stay any eviction;

- 1 2. (ਇਸ ਦਸਤਾਵੇਜ਼ ਦੇ ਰਾਹੀਂ ਦਾਅਵੇਦਾਰ ਦੇ ਪੱਖ ਵਿੱਚ \_\_\_\_\_ ਨੂੰ ਪੁਨਰ-ਬਹਾਲੀ ਦੇ  
 2 ਆਗਿਆ-ਪੱਤਰ ਦੇ ਆਦੇਸ਼ 'ਤੇ ਰੋਕ ਲਗਾ ਦਿੱਤੀ ਗਈ ਹੈ; ਦਾਅਵੇਦਾਰ ਜਾਂ ਪ੍ਰਤੀਵਾਦੀ ਨਿਕਾਸੀ ਦੀ  
 3 ਪ੍ਰੀਕਿਰਿਆ 'ਤੇ ਰੋਕ ਲਗਾਉਣ ਦੇ ਲਈ ਸ਼ੈਰਿਫ ਨੂੰ ਇਸ ਆਦੇਸ਼ ਦੀ ਗ਼ੈਰ-ਪ੍ਰਮਾਣਤ ਕਾਪੀ ਪ੍ਰਸਤੁਤ ਕਰ  
 4 ਸਕਦੇ ਹਨ;)
- 5 3. The Clerk of the Court is hereby directed without further order of this court to  
 6 remit any future payments made by the Defendant(s) in order to reimburse the  
 7 Department of Commerce pursuant to RCW 43.31.605(1)(c)(iii);
- 8 3. (ਅਦਾਲਤ ਦੇ ਕਲਰਕ ਨੂੰ ਇਸ ਦਸਤਾਵੇਜ਼ ਦੇ ਰਾਹੀਂ ਇਸ ਅਦਾਲਤ ਦੇ ਕਿਸੇ ਹੋਰ ਆਦੇਸ਼ ਦੇ ਬਿਨਾਂ  
 9 ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਉਹ RCW 43.31.605(1)(c)(iii) ਦੇ ਤਹਿਤ ਵਣਜ ਵਿਭਾਗ ਨੂੰ ਪੁਨਰ:  
 10 ਭੁਗਤਾਨ ਕਰਨ ਦੇ ਲਈ ਪ੍ਰਤੀਵਾਦੀ (ਪ੍ਰਤੀਵਾਦੀਆਂ) ਵੱਲੋਂ ਕੀਤੇ ਗਏ ਜਾਣ ਵਾਲੇ ਕਿਸੇ ਭਵਿੱਖ ਦੇ ਭੁਗਤਾਨ  
 11 ਨੂੰ ਮਾਫ ਕਰਨ;)
- 12 4. If the Department of Commerce fails to pay the Plaintiff its full Judgment  
 13 amount within thirty days of the date the TPP application is submitted to the  
 14 Department of Commerce, or the tenant fails to pay ongoing rental obligations  
 15 as they come due, then the Plaintiff may renew an application for Writ of  
 16 Restitution pursuant to RCW 59.18.410 (3)(e)(iii) and for other rent owed by the  
 17 Defendant since the time of entry of the prior Judgment, and for an order  
 18 extending the Writ up to an additional twenty days from the date of obtaining  
 19 such an order.
- 20 4. (ਜੇਕਰ ਵਣਜ ਵਿਭਾਗ TPP ਅਰਜ਼ੀ ਪੱਤਰ ਨੂੰ ਪ੍ਰਸਤੁਤ ਕੀਤੇ ਜਾਣ ਦੀ ਮਿਤੀ ਦੇ ਤੀਹ ਦਿਨਾਂ ਦੇ ਅੰਦਰ  
 21 ਦਾਅਵੇਦਾਰ ਨੂੰ ਉਸਦੀ ਪੂਰੀ ਭੁਗਤਾਨ ਰਕਮ ਦੀ ਅਦਾਇਗੀ ਕਰਨ ਵਿੱਚ ਸਫਲ ਰਹਿੰਦਾ ਹੈ, ਜਾਂ  
 22 ਕਿਰਾਏਦਾਰ ਦੀਆਂ ਜੁੰਮੇਵਾਰੀਆਂ ਦਾ ਭੁਗਤਾਨ ਕਰਨ ਵਿੱਚ ਅਸਫਲ ਰਹਿੰਦਾ ਹੈ ਅਤੇ ਪਿਛਲਾ ਫੈਸਲਾ ਲੈਣ  
 23 ਦੇ ਸਮੇਂ ਤੋਂ ਲੈ ਕੇ ਪ੍ਰਤੀਵਾਦੀ ਵੱਲੋਂ ਭੁਗਤਾਨ-ਯੋਗ ਹੋਰ ਕਿਰਾਏ ਦੇ ਲਈ, ਅਤੇ ਇਸ ਤਰ੍ਹਾਂ ਦਾ ਆਦੇਸ਼ ਪ੍ਰਾਪਤ  
 ਕਰਨ ਦੀ ਮਿਤੀ ਤੋਂ ਲੈ ਕੇ ਆਗਿਆ-ਪੱਤਰ ਨੂੰ ਹੋਰ ਵੀਹ ਦਿਨਾਂ ਦੇ ਲਈ ਵਧਾਉਣ ਵਾਲੇ ਆਦੇਸ਼ ਦੇ ਲਈ  
 ਦਾਅਵੇਦਾਰ RCW 59.18.410 (3)(e)(iii) ਦੇ ਅਨੁਸਾਰ ਪੁਨਰ: ਬਹਾਲੀ ਦੇ ਆਗਿਆ-ਪੱਤਰ ਦੇ ਲਈ  
 ਅਰਜ਼ੀ ਪੱਤਰ ਦਾ ਨਵੀਨੀਕਰਨ ਕਰ ਸਕਦਾ ਹੈ।)

1 5.  If requested, and this box is checked, additional rent or payment due under a  
2 deposit installment plan that comes due after entry of the judgment and before  
3 entry of this order may be added to the judgment submitted to Commerce. The  
4 following amount of additional rent due or payment owed under a deposit  
5 installation plan is \$\_\_\_\_\_ for the following  
6 months:\_\_\_\_\_.

7 5.  (ਬੇਨਤੀ ਕਰਨ 'ਤੇ, ਅਤੇ ਜੇਕਰ ਇਸ ਡੱਬੇ 'ਤੇ ਸਹੀ ਦਾ ਨਿਸ਼ਾਨ ਲਗਾਇਆ ਹੋਵੇ, ਤਾਂ ਫੈਸਲਾ ਦੇਣ ਤੋਂ  
8 ਬਾਅਦ ਅਤੇ ਇਹ ਆਦੇਸ਼ ਦੇਣ ਤੋਂ ਪਹਿਲਾਂ ਡਿਪਾਜ਼ਿਟ ਕਿਸ਼ਤ ਯੋਜਨਾ ਦੇ ਤਹਿਤ ਭੁਗਤਾਨ-ਯੋਗ ਵਾਧੂ  
9 ਕਿਰਾਏ  
10 ਜਾਂ ਭੁਗਤਾਨ ਨੂੰ ਵਣਜ ਵਿਭਾਗ ਨੂੰ ਪ੍ਰਸਤੁਤ ਕੀਤੇ ਗਏ ਫੈਸਲੇ ਵਿੱਚ ਸ਼ਾਮਲ ਕੀਤਾ ਜਾਏਗਾ। ਹੇਠਲੇ  
11 ਮਹੀਨਿਆਂ:\_\_\_\_\_ ਦੇ ਲਈ ਡਿਪਾਜ਼ਿਟ ਕਿਸ਼ਤ ਯੋਜਨਾ ਦੇ ਤਹਿਤ ਭੁਗਤਾਨ-ਯੋਗ  
12 ਵਾਧੂ ਕਿਰਾਏ ਜਾਂ ਭੁਗਤਾਨ ਦੀ ਰਕਮ \$\_\_\_\_\_ ਹੈ।)

13 6. If the Department of Commerce satisfied the Plaintiff's Judgment, and the  
14 Defendant has made the payments set forth in paragraph 3 above the tenancy  
15 which is the subject of this action shall be restored. The Plaintiff shall file a  
16 Satisfaction of Judgment with the Clerk of the Court within thirty days of receipt  
17 of the payment.

18 7. (ਜੇਕਰ Department of Commerce (ਵਣਜ ਵਿਭਾਗ) ਦਾਅਵੇਦਾਰ ਦੇ ਫੈਸਲੇ ਨੂੰ ਸਵੀਕਾਰ ਕਰਦਾ  
19 ਹੈ, ਅਤੇ ਜੇਕਰ ਪ੍ਰਤੀਵਾਦੀ ਕਿਰਾਏਦਾਰੀ ਦੇ ਉੱਪਰ ਪੈਰਾਗ੍ਰਾਫ਼ 3 ਵਿੱਚ ਨਿਰਧਾਰਤ ਕੀਤੇ ਭੁਗਤਾਨਾਂ ਦੀ  
20 ਅਦਾਇਗੀ ਕਰਦਾ ਹੈ, ਜੇ ਕਿ ਇਸ ਕਾਰਵਾਈ ਦਾ ਵਿਸ਼ਾ ਹੈ, ਇਸ ਦੀ ਪੁਨਰ-ਬਹਾਲੀ ਕੀਤੀ ਜਾਏਗੀ।  
21 ਦਾਅਵੇਦਾਰ ਭੁਗਤਾਨ ਦੀ ਪ੍ਰਾਪਤੀ ਦੇ ਤੀਹ ਦਿਨਾਂ ਦੇ ਅੰਦਰ ਅਦਾਲਤ ਦੇ ਕਲਰਕ ਦੇ ਕੋਲ ਫੈਸਲੇ ਦੇ  
22 ਸਵੀਕਾਰਨ ਦੀ ਫਾਈਲ ਦਰਜ ਕਰੇਗਾ।)

23 DATED: \_\_\_\_\_

\_\_\_\_\_  
JUDGE/COURT COMMISSIONER

(ਮਿਤੀ:) \_\_\_\_\_

1  
2  
3  
4  
5  
6  
7  
8  
9  
10  
11  
12  
13  
14  
15  
16  
17  
18  
19  
20  
21  
22  
23

(ਜੱਜ/ਅਦਾਲਤ ਦੇ ਕਮਿਸ਼ਨਰ)

PRESENTED BY:  
(ਵੱਲੋਂ ਪ੍ਰਸਤੁਤ ਕੀਤੀ:)

APPROVED BY:  
(ਵੱਲੋਂ ਸਵੀਕ੍ਰਿਤ:)

---

Defendant  
(ਪ੍ਰਤੀਵਾਦੀ)

---

Plaintiff  
(ਦਾਅਵੇਦਾਰ)